

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਮਪਟਨ 17-23 ਮਈ ਨੂੰ ਨੈਸ਼ਨਲ ਪਬਲਿਕ ਵਰਕਸ ਵੀਕ ਦਾ ਜਸ਼ਨ ਮਨਾ ਰਹੀ ਹੈ

ਬ੍ਰੈਮਪਟਨ, ਓਨਟੈਰੀਓ (19 ਮਈ, 2020) – 23 ਮਈ ਤੱਕ, ਸਿਟੀ ਆਫ ਬ੍ਰੈਮਪਟਨ ਉਸ ਮਹੱਤਵਪੂਰਣ ਭੂਮਿਕਾ ਦਾ ਜਸ਼ਨ ਮਨਾਉਣ ਲਈ ਨੈਸ਼ਨਲ ਪਬਲਿਕ ਵਰਕਸ ਵੀਕ (ਐਨ.ਪੀ.ਡਬਲਯੂ.ਡਬਲਯੂ.) (National Public Works Week) (NPWW) ਮਨਾ ਰਹੀ ਹੈ, ਜੋ ਭੂਮਿਕਾ ਸਾਡੇ ਭਾਈਚਾਰੇ ਵਿੱਚ ਪਬਲਿਕ ਵਰਕਸ ਪੇਸ਼ਾਵਰ ਨਿਭਾ ਰਹੇ ਹਨ।

COVID-19 ਨੂੰ ਫੈਲਣ ਤੋਂ ਰੋਕਣ ਲਈ ਸਿਟੀ ਦੇ ਯਤਨਾਂ ਦੇ ਦੌਰਾਨ, ਸਿਟੀ ਦੀ ਪਬਲਿਕ ਵਰਕਸ ਐਂਡ ਇੰਜੀਨੀਅਰਿੰਗ (Public Works and Engineering) ਟੀਮ, ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ, ਲਗਾਤਾਰ ਮਹੱਤਵਪੂਰਣ ਅਤੇ ਜ਼ਰੂਰੀ ਕੰਮ ਕਰ ਰਹੀ ਹੈ। ਇਹਨਾਂ ਕੰਮਾਂ ਵਿੱਚ ਸ਼ਾਮਲ ਹਨ: ਜ਼ਰੂਰੀ ਸਫਰ ਲਈ ਪਗਡੰਡੀਆਂ, ਸੜਕਾਂ ਅਤੇ ਪੁਲਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਉਸਾਰੀ ਅਤੇ ਦੇਖਭਾਲ, ਸਿਗਨਲ ਅਤੇ ਸਟ੍ਰੀਟਲਾਈਟਾਂ ਦਾ ਪ੍ਰਬੰਧਨ, ਬਸੰਤ ਰੁੱਤ ਵਿੱਚ ਕੀਤੀ ਜਾਣ ਵਾਲੀ ਸਫਾਈ, ਕੈਚ ਬੇਸਿਨ (ਸੀਵਰ ਵਿੱਚ ਕੂੜਾ ਜਾਣ ਤੋਂ ਰੋਕਣ ਲਈ ਲਗਾਏ ਡੱਬੇ) ਦੀ ਸਫਾਈ ਅਤੇ ਗਲੀਆਂ ਦੀ ਸਫਾਈ।

ਬੀਤੇ ਸਾਲਾਂ ਵਿੱਚ, ਸਿਟੀ ਆਫ ਬ੍ਰੈਮਪਟਨ ਨੇ ਪੂਰਾ ਹਫ਼ਤਾ ਕਈ ਮਜ਼ੇਦਾਰ ਅਤੇ ਲੋਕਾਂ ਨੂੰ ਸ਼ਾਮਲ ਕਰਨ ਵਾਲੀਆਂ ਗਤੀਵਿਧੀਆਂ ਦੇ ਨਾਲ, ਇਸ ਬਾਰੇ ਸੁਚੇਤਤਾ ਨੂੰ ਵਧਾ ਕੇ ਐਨ.ਪੀ.ਡਬਲਯੂ.ਡਬਲਯੂ. (NPWW) ਦਾ ਜਸ਼ਨ ਮਨਾਇਆ ਸੀ ਕਿ ਪਬਲਿਕ ਵਰਕਸ ਸੇਵਾਵਾਂ ਰੋਜ਼ਾਨਾ ਭਾਈਚਾਰੇ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਹਾਲਾਂਕਿ ਇਸ ਸਾਲ ਕੋਈ ਵਿਅਕਤੀਗਤ ਕਾਰਜਕਰਮ ਨਹੀਂ ਹੋ ਰਹੇ ਹਨ, ਇਸਲਈ ਸਿਟੀ ਨਿਵਾਸੀਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਬ੍ਰੈਮਪਟਨ ਨੂੰ ਸੁਰੱਖਿਅਤ, ਸਾਫ਼ ਅਤੇ ਗਤੀਸ਼ੀਲ ਰੱਖਣ ਵਿੱਚ ਇਹਨਾਂ ਪੇਸ਼ਾਵਰਾਂ ਵੱਲੋਂ ਕੀਤੇ ਜਾਣ ਵਾਲੇ ਮਹੱਤਵਪੂਰਣ ਕੰਮ ਬਾਰੇ ਹੋਰ ਜਾਣਨ। ਪੂਰਾ ਹਫ਼ਤਾ, @CityBrampton ਨੂੰ [Twitter](#), [Facebook](#) ਅਤੇ [Instagram](#) ਤੇ ਫਾਲੋ ਕਰੋ ਜਾਂ ਹੋਰ ਜਾਣਕਾਰੀ ਲਈ, [www.brampton.ca](http://www.brampton.ca) ਤੇ ਜਾਓ।

### ਹਵਾਲੇ

“ਤੂਫ਼ਾਨ ਦੇ ਪਾਣੀ ਨੂੰ ਸਟ੍ਰੀਟਸ ਵਿੱਚ ਜਾਣ ਤੋਂ ਰੋਕਣ ਤੋਂ ਲੈ ਕੇ, ਸੜਕਾਂ ਅਤੇ ਪੁਲਾਂ ਦੀ ਉਸਾਰੀ ਤੱਕ, ਪਬਲਿਕ ਵਰਕਸ ਪੇਸ਼ਾਵਰ, ਪੂਰਾ ਸਾਲ ਸਿਟੀ ਦੇ ਪ੍ਰਬੰਧਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਅਸੀਂ ਇਸ ਸਾਲ ਸਾਡੇ ਸਾਲਾਨਾ ਕਾਰਜਕਰਮਾਂ ਰਾਹੀਂ ਉਹਨਾਂ ਦੇ ਕੰਮ ਦਾ ਜਸ਼ਨ ਨਹੀਂ ਮਨਾ ਸਕਦੇ, ਮੈਂ ਬ੍ਰੈਮਪਟਨ ਨੂੰ ਸੁਰੱਖਿਅਤ ਅਤੇ ਤੰਦਰੁਸਤ ਸ਼ਹਿਰ ਬਣਾਉਣ ਵਾਸਤੇ ਉਹਨਾਂ ਵੱਲੋਂ ਬਿਨਾਂ ਥੱਕੇ ਲਗਾਤਾਰ ਕੰਮ ਕਰਨ ਲਈ, ਉਹਨਾਂ ਦਾ ਧੰਨਵਾਦ ਕਰਦਾ ਹਾਂ।”

– ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਮਪਟਨ

“ਨੈਸ਼ਨਲ ਪਬਲਿਕ ਵਰਕਸ ਵੀਕ, ਉਸ ਮਹੱਤਵਪੂਰਣ ਭੂਮਿਕਾ ਦਾ ਸੁਆਗਤ ਕਰਨ ਦੀ ਯਾਦ ਕਰਾਉਂਦਾ ਹੈ, ਜੋ ਪਬਲਿਕ ਵਰਕਸ, ਸਾਡੇ ਭਾਈਚਾਰੇ ਵਿੱਚ ਵਧੀਆ ਜ਼ਿੰਦਗੀ ਨੂੰ ਸਹਿਯੋਗ ਕਰਨ ਵਿੱਚ ਨਿਭਾਉਂਦਾ ਹੈ। ਇਸ ਗਰੁੱਪ ਦੀ ਮਿਹਨਤ ਦੇ ਕਾਰਨ, ਸਾਡੇ ਨਿਵਾਸੀ ਇਸ ਮੁਸ਼ਕਲ ਸਮੇਂ ਵਿੱਚ, ਸੁਰੱਖਿਅਤ ਰੂਪ ਨਾਲ ਜ਼ਰੂਰੀ ਸਫਰ ਕਰਨ, ਆਪਣੀਆਂ ਬਾਈਕਾਂ ਚਲਾਉਣ ਅਤੇ ਆਪਣੇ ਆਸਪਾਸ ਸੈਰ ਲਈ ਜਾਣ ਦੇ ਯੋਗ ਹਨ।”

– ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ

“ਸਾਡੇ ਭਾਈਚਾਰੇ ਨੂੰ ਤੰਦਰੁਸਤ ਅਤੇ ਸੁਰੱਖਿਅਤ ਰੱਖਣ ਤੋਂ ਇਲਾਵਾ, ਸਾਡੀ ਪਬਲਿਕ ਵਰਕਸ ਐਂਡ ਇੰਜੀਨੀਅਰਿੰਗ ਟੀਮ, ਬ੍ਰੈਮਪਟਨ ਨੂੰ ਹਰਾ-ਭਰਾ ਸ਼ਹਿਰ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਪੂਰਾ ਕਰਨ ਤੇ ਵੀ ਕੰਮ ਕਰਦੀ ਹੈ। ਸਾਡੀਆਂ ਨਵੀਆਂ ਸ਼ੁਰੂ ਕੀਤੀਆਂ ਅੰਤਰਿਮ ਬਾਈਕ ਲੇਨਾਂ ਜਿਹੇ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਪ੍ਰੋਜੈਕਟਾਂ ਵਿੱਚ ਸਹਿਯੋਗ ਤੋਂ ਲੈ ਕੇ, ਗੈਸਾਂ ਆਦਿ ਦੀ ਨਿਕਾਸੀ ਨੂੰ ਘਟਾਉਣ ਲਈ ਸਟ੍ਰੀਟਸ ਵਿੱਚੋਂ ਬਰਫ਼ ਹਟਾਉਣ ਦੇ ਖਾਸ ਉਪਕਰਨ ਦੀ ਵਰਤੋਂ ਤੱਕ, ਉਹਨਾਂ ਦੇ ਹਰ ਕੰਮ ਵਿੱਚ ਸਾਡੇ ਵਾਤਾਵਰਣ ਨੂੰ ਪੂਰੀ ਤਰਜੀਹ ਦਿੱਤੀ ਜਾਂਦੀ ਹੈ।”

– ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8; ਵਾਈਸ-ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ

“ਪੂਰਾ ਸਾਲ, ਸਾਡੀ ਪਬਲਿਕ ਵਰਕਸ ਐਂਡ ਇੰਜੀਨੀਅਰਿੰਗ ਟੀਮ, ਬ੍ਰੈਂਪਟਨ ਨੂੰ ਸੁਰੱਖਿਅਤ, ਸਾਫ਼ ਅਤੇ ਗਤੀਸ਼ੀਲ ਰੱਖਣ ਵਿੱਚ, ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਇਸ ਨੈਸ਼ਨਲ ਪਬਲਿਕ ਵਰਕਸ ਵੀਕ, ਮੈਂ ਸਾਡੇ ਸਮਰਪਿਤ ਫੰਟਲਾਈਨ ਸਟਾਫ਼ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ, ਜੋ ਲਗਾਤਾਰ ਜ਼ਰੂਰੀ ਅਤੇ ਮਹੱਤਵਪੂਰਣ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਜਿਹਨਾਂ ਤੇ ਸਾਡਾ ਭਾਈਚਾਰਾ ਹਰ ਰੋਜ਼ ਨਿਰਭਰ ਕਰਦਾ ਹੈ।”

– ਡੇਵਿਡ ਬੈਰਿਕ (David Barrick), ਚੀਫ਼ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ਼ ਬ੍ਰੈਂਪਟਨ

-30-

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ਼ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)